



ਦਰਖਾਸਤ ਨੰ.:	ਮਿਤੀ:



ਫੋਟੋ

(ਫੋਟੋ ਦੇ ਆਰ-ਪਾਰ ਦਸਤਖਤ)

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ ਕਰਜ਼ ਲਈ ਦਰਖਾਸਤ ਫਾਰਮ (PMMY)

(ਸਿਸ਼ੂ ਸ਼੍ਰੇਣੀ ਅਧੀਨ ₹ 50,000/- ਤੱਕ ਦੇ ਕਰਜ਼ ਲਈ)

ਬੈਂਕ ਦਾ ਨਾਮ ਅਤੇ ਸ਼ਾਖਾ, ਜਿੱਥੋਂ ਕਰਜ਼ ਲੋੜੀਂਦਾ ਹੈ _____

ਮੈਂ ₹. _____ ਲਈ _____ ਦੇ ਕੈਸ਼ ਕ੍ਰੈਡਿਟ/ਓਵਰਡਰਾਫਟ/ਮਿਆਦੀ ਕਰਜ਼ ਲਈ ਆਵੇਦਨ ਕਰਦਾ ਹਾਂ।

ਬਿਨੈਕਾਰ(†) ਦਾ ਨਾਮ	1.	ਪਿਤਾ/ਦੰਪਤੀ ਦਾ ਨਾਮ		1. ਸ਼੍ਰੀ			
	2.			2. ਸ਼੍ਰੀ			
ਗਠਨ (✓)	ਵਿਅਕਤੀਗਤ	ਸੰਯੁਕਤ	ਮਲਕੀਅਤ	ਭਾਈਵਾਲੀ	ਹੋਰ		
ਰਿਹਾਇਸ਼ੀ ਪਤਾ							
ਵਪਾਰਕ ਪਤਾ							
ਜਨਮ ਮਿਤੀ	ਉਮਰ		ਲਿੰਗ: ਪੁਰਸ਼/ਇਸਤਰੀ/ਤੀਜਾ ਲਿੰਗ				
ਵਿਦਿਅਕ ਯੋਗਤਾ (✓)	ਅਸਿੱਖਿਅਤ	10ਵੀਂ ਤੱਕ	12ਵੀਂ ਤੱਕ	ਸਨਾਤਕ	ਪੇਸ਼ੇਵਰ	ਕੋਈ ਹੋਰ	
ਆਈ.ਡੀ. ਪ੍ਰਮਾਣ (ਕ੍ਰਿਪਾ ਲਿਖੋ)							
ਟੈਲੀਫੋਨ ਨੰ.:		ਮੋਬਾਇਲ ਨੰ.:		ਈ-ਮੇਲ:			
ਵਪਾਰਕ ਗਤੀਵਿਧੀ ਦੀ ਰੇਖਾ (ਉਦੇਸ਼)	ਮੌਜੂਦਾ ਪ੍ਰਸਤਾਵਿਤ		ਮਿਆਦ				
ਸਾਲਾਨਾ ਵਿਕਰੀ (₹ ਲੱਖਾਂ ਵਿੱਚ)	ਮੌਜੂਦਾ		ਮਿਆਦ				
ਤਜਰਬਾ, ਜੇ ਕੋਈ ਹੈ							
ਸਮਾਜਿਕ ਸ਼੍ਰੇਣੀ (ਕ੍ਰਿਪਾ ਕਰਕੇ ਟਿੱਕ ਕਰੋ ✓)	ਜਨਰਲ	ਐੱਸ.ਸੀ.	ਐੱਸ.ਟੀ.	ਓ.ਬੀ.ਸੀ.	ਘੱਟ ਗਿਣਤੀ		
ਜੇ ਘੱਟ ਗਿਣਤੀ ਹੈ(✓)	ਬੋਧੀ	ਮੁਸਲਮਾਨ	ਕ੍ਰਿਸ਼ਚਨ	ਸਿੱਖ	ਜੈਨ	ਪਾਰਸੀ	ਹੋਰ
ਲੋੜੀਂਦੀ ਕਰਜ਼ੇ ਦੀ ਰਕਮ	ਸੀ.ਸੀ./ਓ.ਡੀ. - ₹			ਮਿਆਦੀ ਕਰਜ਼ਾ - ₹			
ਮੌਜੂਦਾ ਖਾਤਾ(ਤੇ) ਦਾ ਵੇਰਵਾ	ਕਿਸਮ (ਕ੍ਰਿਪਾ ਕਰਕੇ ਟਿੱਕ ਕਰੋ ✓)		ਬੈਂਕ ਅਤੇ ਸ਼ਾਖਾ ਦਾ ਨਾਮ				
ਖਾਤਾ ਨੰਬਰ			ਜੇ ਲੋਨ ਖਾਤਾ ਹੈ, ਤਾਂ ਲਏ ਗਏ ਕਰਜ਼ ਦੀ ਰਕਮ		₹		

ਘੋਸ਼ਣਾ:-
ਮੈਂ/ਅਸੀਂ ਇਹ ਪ੍ਰਮਾਣਿਤ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਸੱਹੀ, ਸਹੀ ਅਤੇ ਸੰਪੂਰਨ ਹੈ। ਮੈਂ/ਸਾਡੇ ਕੋਲ ਦਰਖਾਸਤ ਫਾਰਮ ਵਿੱਚ ਦਰਸਾਏ ਗਏ ਸਿਵਾਏ ਯੂਨਿਟ ਦੇ ਕੋਈ ਕਰਜ਼ਾ ਲੈਣ ਦਾ ਪ੍ਰਬੰਧ ਨਹੀਂ ਹੈ। ਮੈਂ/ਅਸੀਂ ਕਿਸੇ ਵੀ ਬੈਂਕ ਨੂੰ ਅਰਜ਼ੀ ਨਹੀਂ ਦਿੱਤੀ ਹੈ। ਮੇਰੇ/ਸਾਡੇ ਉੱਤੇ ਕੋਈ ਬਕਾਇਆ/ਕਾਨੂੰਨੀ ਬਕਾਇਆ ਨਹੀਂ ਹੈ। ਮੈਂ/ਅਸੀਂ ਮੇਰੀ/ਸਾਡੀ ਦਰਖਾਸਤ ਦੇ ਸੰਬੰਧ ਵਿੱਚ ਬੈਂਕ ਦੁਆਰਾ ਲੋੜੀਂਦੀ ਸਾਰੀ ਜਾਣਕਾਰੀ ਪ੍ਰਦਾਨ ਕਰਾਂਗੇ। ਜਾਣਕਾਰੀ ਤੁਹਾਡੇ ਦੁਆਰਾ ਕਿਸੇ ਵੀ ਏਜੰਸੀ ਨਾਲ ਵੀ ਬਦਲੀ ਕੀਤੀ ਜਾ ਸਕਦੀ ਹੈ, ਜਿਸਨੂੰ ਤੁਸੀਂ ਢੁਕਵਾਂ ਸਮਝੋ। ਤੁਸੀਂ, ਤੁਹਾਡੇ ਪ੍ਰਤੀਨਿਧੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਮੁਦਰਾ ਲਿਮਟਿਡ, ਜਾਂ ਤੁਹਾਡੇ ਦੁਆਰਾ ਅਧਿਕਾਰਤ ਕੋਈ ਹੋਰ ਏਜੰਸੀ, ਕਿਸੇ ਵੀ ਸਮੇਂ, ਉਪਰ ਦਿੱਤੇ ਅਨੁਸਾਰ ਸਾਡੀ ਫੈਕਟਰੀ/ਕਾਰੋਬਾਰੀ ਇਮਾਰਤ ਵਿੱਚ ਮੇਰੀਆਂ/ਸਾਡੀਆਂ ਜਾਇਦਾਦਾਂ, ਖਾਤਿਆਂ ਦੀਆਂ ਕਿਤਾਬਾਂ ਆਦਿ ਦੀ ਜਾਂਚ/ਤਸਦੀਕ ਕਰ ਸਕਦੇ ਹੋ। ਤੁਸੀਂ ਬੈਂਕ ਦੇ ਬਕਾਏ ਦੀ ਵਸੂਲੀ ਲਈ ਢੁਕਵੇਂ ਸੁਰੱਖਿਆ ਉਪਾਅ/ਕਾਰਵਾਈ ਕਰ ਸਕਦੇ ਹੋ।

ਮਿਤੀ: _____

ਸਥਾਨ: _____

ਬਿਨੈਕਾਰ(†) ਦੇ ਅੰਗੂਠੇ ਦਾ ਨਿਸ਼ਾਨ/ਦਸਤਖਤ

(ਸਿਰਫ ਦਫ਼ਤਰੀ ਵਰਤੋਂ ਲਈ)

ਪ੍ਰਾਪਤੀ ਰਸੀਦ ਨੰ. _____ ਲੋਨ ਦਰਖਾਸਤ ਨੰ. _____ ਮਿਤੀ _____

ਦੁਆਰਾ ਪ੍ਰਾਪਤ ਕੀਤਾ _____

ਮਿਤੀ: _____

ਸਥਾਨ: _____

ਅਧਿਕ੍ਰਿਤ ਹਸਤਾਖਰਕਰਤਾ (ਸ਼ਾਖਾ ਦੀ ਮੋਹਰ ਤੇ ਹਸਤਾਖਰ)

-----ਇੱਥੋਂ ਕੱਟੋ-----

ਪ੍ਰਾਪਤੀ ਰਸੀਦ ਨੰ. _____ PMMY ਅਧੀਨ ਕਰਜ਼ੇ ਦੀ ਦਰਖਾਸਤ ਲਈ (ਬਿਨੈਕਾਰ ਦੀ ਕਾਪੀ)

ਸ਼੍ਰੀ/ਸ਼੍ਰੀਮਤੀ _____ ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤਾ ₹ _____ ਦੇ ਲੋਨ ਦਰਖਾਸਤ ਮਿਤੀ _____

ਮਿਤੀ: _____

ਸਥਾਨ: _____

ਅਧਿਕ੍ਰਿਤ ਹਸਤਾਖਰਕਰਤਾ (ਸ਼ਾਖਾ ਦੀ ਮੋਹਰ ਤੇ ਹਸਤਾਖਰ)

ਚੈੱਕ ਲਿਸਟ : (ਦਸਤਾਵੇਜ਼ਾਂ) ਨੂੰ ਦਰਖਾਸਤ ਦੇ ਨਾਲ ਜਮ੍ਹਾਂ ਕੀਤਾ ਜਾਣਾ ਹੈ)

- 1) ਪਛਾਣ ਦਾ ਪ੍ਰਮਾਣ - ਵੋਟਰ ਦਾ ਸ਼ਨਾਖਤੀ ਕਾਰਡ/ਡਰਾਈਵਿੰਗ ਲਾਇਸੰਸ/ਪੈਨਪਾਸਪੋਰਟ/ਸਰਕਾਰੀ ਅਥਾਰਟੀ ਦੁਆਰਾ ਜਾਰੀ ਫੋਟੋ ਆਈ.ਡੀ. ਆਦਿ ਦੀ ਸਵੈ-ਪ੍ਰਮਾਣਿਤ ਕਾਪੀ।
- 2) ਰਿਹਾਇਸ਼ ਦਾ ਪ੍ਰਮਾਣ - ਹਾਲੀਆ ਟੈਲੀਫੋਨ ਬਿੱਲ/ਬਿਜਲੀ ਦੇ ਬਿੱਲ/ਜਾਇਦਾਦ ਟੈਕਸ ਦੀ ਰਸੀਦ (2 ਮਹੀਨਿਆਂ ਤੋਂ ਪੁਰਾਣੀ ਨਾ ਹੋਵੇ)/ਵੋਟਰ ਦਾ ਪਛਾਣ ਪੱਤਰ/ ਆਧਾਰ ਕਾਰਡ/ਵਿਅਕਤੀ ਦਾ ਪਾਸਪੋਰਟ/ਮਾਲਕ/ਭਾਈਵਾਲ ਦੀ ਬੈਂਕ ਪਾਸਬੁੱਕ ਜਾਂ ਬੈਂਕ ਅਧਿਕਾਰੀਆਂ ਦੁਆਰਾ ਤਸਦੀਕ ਕੀਤਾ ਗਿਆ ਨਵੀਨਤਮ ਖਾਤਾ ਸਟੇਟਮੈਂਟ/ਨਿਵਾਸ ਸਰਟੀਫਿਕੇਟ/ਸਰਕਾਰੀ ਅਥਾਰਟੀ/ਸਥਾਨਕ ਪੰਚਾਇਤ/ਨਗਰਪਾਲਿਕਾ ਆਦਿ ਦੁਆਰਾ ਜਾਰੀ ਸਰਟੀਫਿਕੇਟ।
- 3) ਬਿਨੈਕਾਰ ਦੀ ਹਾਲੀਆ ਫੋਟੋ (2 ਕਾਪੀਆਂ) 6 ਮਹੀਨਿਆਂ ਤੋਂ ਪੁਰਾਣੀਆਂ ਨਾ ਹੋਣ।
- 4) ਖਰੀਦੀ ਜਾਣ ਵਾਲੀ ਮਸ਼ੀਨਰੀ/ਹੋਰ ਵਸਤੂਆਂ ਦਾ ਹਵਾਲਾ
- 5) ਸਪਲਾਇਰ ਦਾ ਨਾਮ/ਮਸ਼ੀਨਰੀ ਦੇ ਵੇਰਵੇ/ਮਸ਼ੀਨਰੀ ਅਤੇ/ਜਾਂ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਦੀ ਕੀਮਤ।
- 6) ਕਾਰੋਬਾਰੀ ਉਦਮ ਦੀ ਪਛਾਣ/ਪਤੇ ਦਾ ਪ੍ਰਮਾਣ, ਕਾਰੋਬਾਰੀ ਇਕਾਈ ਦੀ ਮਾਲਕੀ, ਪਛਾਣ ਅਤੇ ਪਤੇ ਨਾਲ ਸਬੰਧਤ, ਸੰਬੰਧਿਤ ਲਾਇਸੰਸਾਂ/ਪੰਜੀਕ੍ਰਿਤ ਸਰਟੀਫਿਕੇਟਾਂ/ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ, ਜੇ ਕੋਈ ਹੋਵੇ।
- 7) ਸ਼੍ਰੇਣੀ ਦਾ ਪ੍ਰਮਾਣ ਜਿਵੇਂ ਕਿ SC/ST/OBC/Minority ਆਦਿ।

ਨੋਟ:-

- 1) ਕੋਈ ਪ੍ਰੋਸੈਸਿੰਗ ਫੀਸ ਨਹੀਂ
- 2) ਕੋਈ ਸੰਪਤੀ ਨਹੀਂ।
- 3) ਕਰਜ਼ੇ ਦੀ ਅਦਾਇਗੀ ਦੀ ਮਿਆਦ 5 ਸਾਲ ਤੱਕ ਵਧਾਈ ਜਾਂਦੀ ਹੈ
- 4) ਬਿਨੈਕਾਰ ਕਿਸੇ ਵੀ ਬੈਂਕ/ਵਿੱਤੀ ਸੰਸਥਾ ਦਾ ਡਿਫਾਲਟਰ ਨਹੀਂ ਹੋਣਾ ਚਾਹੀਦਾ